



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax: :0181-2224727
Email: dc.jal@punjabmail.gov.in

ਹੁਕਮ

ਜਦੋਂ ਕਿ ਵਿਸ਼ਵ ਭਰ ਵਿੱਚ ਕੋਵਿਡ-19 ਮਹਾਮਾਰੀ ਦੇ ਵੱਧਦੇ ਹੋਏ ਖੱਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਤਾਲਾਬੰਦੀ (ਲਾਕਡਾਊਨ) ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿਡ-19 ਮਹਾਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ National Disaster Management Act, 2005, ਅਤੇ Epidemic Diseases Act, 1897 ਪਹਿਲਾਂ ਹੀ ਇਨਵੇਕ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ-4/ਐਮ.ਏ ਮਿਤੀ 23-03-2020 ਰਾਹੀਂ ਜਿਲ੍ਹਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।

ਇਸ ਦਫਤਰ ਦੇ ਪੱਤਰ ਨੰ. 7781-7795/ਐਮ.ਸੀ.4/ਐਮ.ਏ ਮਿਤੀ-06.05.2020 ਰਾਹੀਂ ਜਲੰਧਰ ਜਿਲ੍ਹੇ ਵਿੱਚ ਕੁੱਝ ਸ਼ਰਤਾਂ ਹੇਠ ਜਿਲ੍ਹਾ ਜਲੰਧਰ ਦੀ ਹਦੂਦ ਅੰਦਰ, Containment Zones ਨੂੰ ਛੱਡ ਕੇ, ਬਾਕੀ ਦੇ ਏਰੀਏ ਵਿੱਚ ਪੈਂਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਵੈਂਡ (ਐਲ-2/ਐਲ-14ਏ), ਜੋ ਕਿ ਆਬਕਾਰੀ ਵਿਭਾਗ ਦੀ Excise Policy ਤਹਿਤ ਯੋਗ ਹੋਣ, ਨੂੰ ਸਵੇਰੇ 07.00 AM ਤੋਂ ਦੁਪਹਿਰ 03.00 PM ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਹੁਣ ਪੰਜਾਬ ਸਰਕਾਰ ਦੇ ਪੱਤਰ ਨੰ. SS/ACSH/2020/420 ਮਿਤੀ- 14.05.2020 ਰਾਹੀਂ ਹੋਇਆ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਉਕਤ ਪੱਤਰ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਜਿਲ੍ਹਾ ਜਲੰਧਰ ਦੀ ਹਦੂਦ ਅੰਦਰ, Containment Zones ਨੂੰ ਛੱਡ ਕੇ, ਬਾਕੀ ਦੇ ਏਰੀਏ ਵਿੱਚ ਪੈਂਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਵੈਂਡ (ਐਲ-2/ਐਲ-14ਏ), ਜੋ ਕਿ ਆਬਕਾਰੀ ਵਿਭਾਗ ਦੀ Excise Policy ਤਹਿਤ ਯੋਗ ਹੋਣ, ਨੂੰ ਸਵੇਰੇ 07.00 AM ਤੋਂ ਸ਼ਾਮ 06.00 PM ਤੱਕ ਖੋਲ੍ਹਣ ਦੀ ਆਗਿਆ ਦਿੱਤੀ ਆਗਿਆ ਦਿੱਤੀ ਜਾਂਦੀ ਹੈ।



(Signature)
ਜਿਲ੍ਹਾ ਮੈਜਿਸਟਰੇਟ,
ਜਲੰਧਰ।

ਪਿੱਠ ਅੰਕਣ ਨੰ. 8671-8685 /ਐਮ.ਸੀ.4/ਐਮ.ਏ ਮਿਤੀ- 14.05.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
2. ਕਮਿਸ਼ਨਰ, ਜਲੰਧਰ ਮੰਡਲ, ਜਲੰਧਰ
3. ਕਮਿਸ਼ਨਰ ਆਫ ਪੁਲਿਸ ਜਲੰਧਰ
4. ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
5. ਡੀ.ਈ.ਟੀ.ਸੀ, ਜਲੰਧਰ
6. ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ
7. ਸਹਾਇਕ ਕਮਿਸ਼ਨਰ (ਸਿ), ਜਲੰਧਰ
8. ਸਮੂਹ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਜਲੰਧਰ
9. ਜਿਲ੍ਹਾ ਲੋਕ ਸਪੰਚਕ ਅਫਸਰ, ਜਲੰਧਰ
10. ਪੀ.ਏ. ਟੂ ਡੀ.ਐਮ., ਸਟੈਨੇ ਟੂ ਏ.ਡੀ.ਐਮ., ਸਟੈਨੇ ਟੂ ਏ.ਸੀ(ਜ), ਸਟੈਨੇ ਟੂ ਏ.ਸੀ(ਸਿ)

(Signature)
ਵਾ. ਜਿਲ੍ਹਾ ਮੈਜਿਸਟਰੇਟ,
ਜਲੰਧਰ।